



# ਪ੍ਰਿਸਕੋਟ ਸ਼ਹਿਰ

[www.prescott.ca](http://www.prescott.ca)

ਪ੍ਰਿਸਕੋਟ ਨੂੰ ਮਾਣ ਹੈ ਕਿ ਉਹ 200 ਤੋਂ ਵੱਧ ਸਾਲ ਪੁਰਾਣਾ ਹੈ। ਇਹ "ਕਿਲਾ ਸ਼ਹਿਰ" (Fort Town) ਵੈਲਿੰਗਟਨ ਕਿਲੇ (Fort Wellington), ਸੈਂਡਰਾ ਐਸ. ਲਾਅਨ ਹਾਰਬਰ ਅਤੇ ਮਰੀਨਾ (Sandra S. Lawn Harbour and Marina) ਦੇ ਲਈ ਮਸ਼ਹੂਰ ਹੈ ਅਤੇ ਸੇਂਟ ਲਾਰੈਂਸ ਨਦੀ (St. Lawrence River) ਤੇ ਕਿਸਤੀ ਦੀ ਸੈਰ ਲਈ ਬਿਹਤਰੀਨ ਥਾਂ ਮੰਨਿਆ ਜਾਂਦਾ ਹੈ। ਸੇਂਟ ਲਾਰੈਂਸ ਸ਼ੇਕਸਪੀਅਰ ਫੈਸਟੀਵਲ ਗਰਮੀਆਂ ਦਾ ਇੱਕ ਦਿਲ-ਟੁੰਭਵਾਂ ਪ੍ਰੋਗਰਾਮ ਹੈ ਜਿਸ ਵਿਚ ਹਰ ਸਾਲ ਜੁਲਾਈ ਅਤੇ ਅਗਸਤ ਵਿਚ, ਨਦੀ ਦੇ ਉੱਪਰ ਖੁੱਲ੍ਹੇ ਆਸਮਾਨ ਦੇ ਹੇਠਾਂ ਬਣੀ ਖੂਬਸੂਰਤ ਗੋਲਾਕਾਰ ਰੰਗਸ਼ਾਲਾ ਵਿਚ ਸਜੀਵ, ਪੇਸ਼ੇਵਰ ਅਤੇ ਪਹੁੰਚਯੋਗ ਥੀਏਟਰ ਦੀਆਂ ਪ੍ਰਸਤੁਤੀਆਂ ਕੀਤੀਆਂ ਜਾਂਦੀਆਂ ਹਨ। ਵੈਲਿੰਗਟਨ ਕਿਲੇ ਦੀ ਕੋਮੀ ਇਤਿਹਾਸਕ ਥਾਂ (Fort Wellington National Historic Site) ਅਤੇ ਬੈਟਲ ਆਫ ਵਿੰਡਮਿਲ (Battle of the Windmill) ਮਹਿਮਾਨਾਂ ਲਈ ਮਈ ਤੋਂ ਅਕਤੂਬਰ ਤਕ ਖੁੱਲ੍ਹੇ ਹੁੰਦੇ ਹਨ। ਗਰਮੀਆਂ ਦੇ ਮਹੀਨਿਆਂ ਵਿਚ ਫਾਰਵਰਡਰਜ਼ ਅਜਾਇਬਘਰ (Forwarders' Museum) ਅਤੇ ਵਿਜ਼ਿਟਰ ਜਾਣਕਾਰੀ ਕੇਂਦਰ (Visitor Information Centre) ਪ੍ਰਿਸਕੋਟ ਦੀ ਸਥਾਪਨਾ ਅਤੇ ਇੱਥੋਂ ਦੀ ਬਹੁਮੁੱਲੀ ਵਿਰਾਸਤ ਦੇ ਬਾਰੇ ਪ੍ਰਦਰਸ਼ਨੀਆਂ ਲਗਾਉਂਦੇ ਹਨ।



ਇਸ ਭਾਈਚਾਰੇ ਦੀਆਂ ਕੁਝ ਵੱਡੀਆਂ ਕੰਪਨੀਆਂ ਵਿਚ ਕ੍ਰਿਸਕਾ ਟ੍ਰਾਂਸਪੋਰਟੇਸ਼ਨ (Kriska Transportation), ਡੀ.ਐਲ.ਕੰਸਟ੍ਰਕਸ਼ਨ ਐਂਡ ਰੂਫਿੰਗ ਲਿਮਿਟੇਡ (D.L. Construction and Roofing Ltd.), ਰਿਵਰਸਾਈਡ ਪੌਂਟਿਐਕ ਬਿਊਇਕ ਲਿਮਿਟੇਡ (Riverside Pontiac Buick. Ltd.) ਅਤੇ ਸੇਂਟ ਲਾਰੈਂਸ ਪ੍ਰਿੰਟਿੰਗ (St. Lawrence Printing) ਸ਼ਾਮਲ ਹਨ। ਹਾਈਵੇ 401 ਅਤੇ 416, ਪ੍ਰਿਸਕੋਟ-ਐਂਡੋਸਬਰਗ ਅੰਤਰਰਾਸ਼ਟਰੀ ਪੁਲ (Prescott-Ogdensburg International Bridge) ਅਤੇ ਪ੍ਰਿਸਕੋਟ ਦੀ ਡੂੰਘੀ ਸਮੁੰਦਰੀ ਬੰਦਰਗਾਹ (Port of Johnstown) ਦੇ ਨੇੜੇ ਹੋਣ ਕਰਕੇ ਪ੍ਰਿਸਕੋਟ ਇਸ ਇਲਾਕੇ ਦਾ ਢੇਆ-ਢੁਆਈ, ਆਵਾਜਾਈ ਅਤੇ ਸਾਂਭ-ਸੰਭਾਲ ਦਾ ਕੇਂਦਰ ਹੈ। ਇਸ ਸ਼ਹਿਰ ਵਿਚ ਪ੍ਰਿਸਕੋਟ ਉਦਯੋਗਿਕ ਪਾਰਕ (Prescott Industrial Park) ਵੀ ਹੈ।

ਕੁੱਲ ਆਬਾਦੀ: 3,965 (Statistics Canada 2016 Census)  
 ਜਨਵਰੀ ਵਿਚ ਔਸਤ ਤਾਪਮਾਨ: -8 °C (27 °F)  
 ਜੁਲਾਈ ਵਿਚ ਔਸਤ ਤਾਪਮਾਨ: 26 °C (70 °F)  
 ਔਸਤ ਸਾਲਾਨਾ ਵਰ੍ਹਣ (ਮੀਂਹ, ਬਰਫ ਆਦਿ): 784 mm rain, 198 cm snow  
 ਪ੍ਰਤਿ ਵਿਅਕਤੀ ਆਮਦਨੀ: \$ 84,736  
 ਔਸਤ ਪਰਿਵਾਰਕ ਆਮਦਨੀ: \$ 93,263  
 ਬੇਰੁਜ਼ਗਾਰੀ ਦੀ ਔਸਤ ਦਰ: 5-6 %  
 ਹਾਈ ਸਕੂਲ ਪਾਸ ਬਾਲਗ ਵਿਅਕਤੀ: 1,050  
 ਕਾਲਜ ਜਾਂ ਯੂਨੀਵਰਸਿਟੀ ਦੀ ਡਿਗਰੀ ਵਾਲੇ ਬਾਲਗ: 1,455  
 2 ਬੈਂਡਰੂਮ ਵਾਲੇ ਅਪਾਰਟਮੈਂਟ ਦਾ ਮਹੀਨੇ ਦਾ ਔਸਤ ਕਿਰਾਇਆ: \$843  
 ਔਸਤ 3 ਬੈਂਡਰੂਮ ਵੱਖ ਬੰਗਲਾ: \$203,200



ਵਧੇਰੇ ਜਾਣਕਾਰੀ:

Dana Valentyne  
 ਪ੍ਰਿਸਕੋਟ ਸ਼ਹਿਰ

360 Dibble St., W. P.O. Box 160 Prescott, ON K0E 1T0 Canada  
 613-925-2812 [dvalentyne@prescott.ca](mailto:dvalentyne@prescott.ca)



where lifestyle  
 grows good business

[www.leedsgrenville.com](http://www.leedsgrenville.com)



Leeds & Grenville  
 IMMIGRATION  
 PARTNERSHIP

[www.NewcomersInfo.ca](http://www.NewcomersInfo.ca)